



ਬ੍ਰੈਂਪਟਨ ਐਂਟਰਪ੍ਰੀਨਰ ਸੈਂਟਰ 12 ਅਪ੍ਰੈਲ ਤੋਂ ਕਲਾਈਂਟਸ ਲਈ ਦੁਬਾਰਾ ਖੁੱਲੇਗਾ

ਬ੍ਰੈਂਪਟਨ, ਓਨਟਾਰੀਓ (8 ਅਪ੍ਰੈਲ, 2022) – ਸਿਹਤ ਅਤੇ ਸੁਰੱਖਿਆ ਤੇ ਲਗਾਤਾਰ ਧਿਆਨ ਕੇਂਦਰਿਤ ਕਰਨ ਦੇ ਨਾਲ, ਬ੍ਰੈਂਪਟਨ ਐਂਟਰਪ੍ਰੀਨਰ ਸੈਂਟਰ (ਬੀ.ਈ.ਸੀ.) (Brampton Entrepreneur Centre) (BEC) ਅਤੇ ਕੋ-ਵਰਕਿੰਗ ਸਪੇਸ (Co-Working Space), ਮੰਗਲਵਾਰ 12 ਅਪ੍ਰੈਲ, 2022 ਤੋਂ, ਹਰੇਕ ਮੰਗਲਵਾਰ ਅਤੇ ਹਰੇਕ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ, ਵਿਅਕਤੀਗਤ ਸੇਵਾਵਾਂ ਲਈ ਦੁਬਾਰਾ ਖੁੱਲੇਗਾ।

ਕੋ-ਵਰਕਿੰਗ ਸਪੇਸ ਵਰਤਣ ਲਈ ਅਰਜ਼ੀਆਂ ਜਮ੍ਹਾਂ ਕਰਨਾ ਅਤੇ ਬੀ.ਈ.ਸੀ. (BEC) ਵੱਲੋਂ ਇਹਨਾਂ ਵਾਸਤੇ ਪ੍ਰਵਾਨਗੀ ਮਿਲਣਾ ਲਾਜ਼ਮੀ ਹੈ। ਬਿਨੈਕਾਰ, Brampton.ca/incubator ਤੇ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ। ਜਿਹਨਾਂ ਬਿਨੈਕਾਰਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ, ਉਹਨਾਂ ਲਈ ਕੋ-ਵਰਕਿੰਗ, ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਉਪਲਬਧ ਹੋਵੇਗਾ।

4 ਜੁਲਾਈ, 2022 ਦੇ ਹਫ਼ਤੇ ਤੋਂ ਸ਼ੁਰੂ ਕਰਦੇ ਹੋਏ, ਕੋ-ਵਰਕਿੰਗ ਸਪੇਸ, ਹਫ਼ਤੇ ਵਿੱਚ ਤਿੰਨ ਦਿਨ ਖੁੱਲੇਗਾ। ਇਸਦੇ ਦਿਨ ਨਿਰਧਾਰਤ ਕੀਤੇ ਜਾਣਗੇ।

ਬੀ.ਈ.ਸੀ. ਦੇ ਕਾਰੋਬਾਰੀ ਸਲਾਹਕਾਰਾਂ ਦੇ ਨਾਲ ਮਸ਼ਵਰੇ, ਇਸ ਸਮੇਂ ਵਰਚੁਅਲ (ਆਭਾਸੀ) ਹੀ ਰਹਿਣਗੇ ਅਤੇ ਇਹਨਾਂ ਵਾਸਤੇ, [ਐਡਵਾਂਸ ਵਿੱਚ ਬੁਕਿੰਗ \(booked in advance\)](#) ਕਰਨਾ ਲਾਜ਼ਮੀ ਹੈ। ਲੋਕਰਸ ਉਪਲਬਧ ਨਹੀਂ ਹਨ।

ਹਾਲਾਂਕਿ ਸਿਟੀ ਦੀਆਂ ਫੈਸਿਲਿਟੀਜ਼ ਵਿੱਚ ਦਾਖਲ ਹੋਣ ਲਈ ਚਿਹਰੇ ਤੇ ਮਾਸਕ ਪਹਿਨਣਾ ਜ਼ਰੂਰੀ ਨਹੀਂ ਹੈ, ਫਿਰ ਵੀ ਕੋ-ਵਰਕਿੰਗ ਸਪੇਸ ਦੇ ਵਰਤੋਂਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਲੋਕਾਂ ਦਾ ਸਨਮਾਨ ਕਰੇ, ਜੋ ਮਾਸਕ ਪਹਿਨਣਾ ਜਾਰੀ ਰੱਖਣਾ ਚਾਹੁੰਦੇ ਹਨ। ਸਰੀਰਕ ਦੂਰੀ, ਕੈਪੇਸਿਟੀ ਸੀਮਾਵਾਂ ਅਤੇ ਪ੍ਰੀ-ਸਕ੍ਰੀਨਿੰਗ, ਹੁਣ ਜ਼ਰੂਰੀ ਨਹੀਂ ਹੈ, ਪਰ ਜੇਕਰ ਕੋਈ ਵਿਅਕਤੀ ਬੀਮਾਰ ਮਹਿਸੂਸ ਕਰ ਰਿਹਾ ਹੋਵੇ ਤਾਂ ਉਸਨੂੰ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ।

ਕੋ-ਵਰਕਿੰਗ ਸਪੇਸ ਵਿੱਚ ਪਹੁੰਚ ਵਾਲੇ ਕਿਸੇ ਵੀ ਵਿਅਕਤੀ ਲਈ ਜ਼ਰੂਰੀ ਹੋਵੇਗਾ ਕਿ ਉਹ ਆਪਣੇ ਵਰਕਸਪੇਸ ਅਤੇ ਸਪੇਸ ਵਿਚਲੀ ਕੋਈ ਵੀ ਚੀਜ਼ (ਫੋਨ ਬੂਥ/ਮੀਟਿੰਗ ਰੂਮਸ) ਵਰਤਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੈਨੀਟਾਈਜ਼ ਕਰਨ। ਸੈਨੀਟਾਈਜ਼ੇਸ਼ਨ ਵਾਈਪਸ, ਵਰਤੋਂ ਲਈ ਉਪਲਬਧ ਕਰਾਏ ਜਾਣਗੇ।

ਬ੍ਰੈਂਪਟਨ ਐਂਟਰਪ੍ਰੀਨਰ ਸੈਂਟਰ ਬਾਰੇ ਹੋਰ ਜਾਣਕਾਰੀ ਲਈ, Brampton.ca/bec ਤੇ ਜਾਓ।

-30-

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ

multiculturalmedia@brampton.ca